

 Print Page

Sri Guru Granth Sahib

Displaying 160 of

ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥

Thin Thoon Visarehi J Dhoojai Bhaaeae ||

Those who are in love with duality forget You.

ਗਉੜੀ (ਮਃ ੩) (੨੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧

Raag Gauri Gaaarayree Guru Amar Das

ਮਨਮੁਖ ਅਗਿਆਨੀ ਜੋਨੀ ਪਾਏ ॥੨॥

Manamukh Agiaanee Jonee Paaeae ||2||

The ignorant, self-willed manmukhs are consigned to reincarnation. ||2||

ਗਉੜੀ (ਮਃ ੩) (੨੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧

Raag Gauri Gaaarayree Guru Amar Das

ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥

Jin Eik Man Thuthaa Sae Sathigur Saevaa Laaeae ||

Those who are pleasing to the One Lord are assigned to

ਗਉੜੀ (ਮਃ ੩) (੨੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧

Raag Gauri Gaaarayree Guru Amar Das

ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥

Jin Eik Man Thuthaa Thin Har Mann Vasaaeae ||

His service and enshrine Him within their minds.

ਗਉੜੀ (ਮਃ ੩) (੨੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੨

Raag Gauri Gaaarayree Guru Amar Das

ਗੁਰਮਤੀ ਹਰਿ ਨਾਮਿ ਸਮਾਏ ॥੩॥

Guramathee Har Naam Samaaeae ||3||

Through the Guru's Teachings, they are absorbed in the Lord's Name. ||3||

ਗਉੜੀ (ਮਃ ੩) (੨੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੨

Raag Gauri Gaaarayree Guru Amar Das

ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥

Jinaa Pothai Punn Sae Giaan Beechaaree ||

Those who have virtue as their treasure, contemplate spiritual wisdom.

ਗਉੜੀ (ਮਃ ੩) (੨੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੩

Raag Gauri Gaaarayree Guru Amar Das

ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥

Jinaa Pothai Punnn Thin Houmai Maaree ||

Those who have virtue as their treasure, subdue egotism.

ਗਉੜੀ (ਮਃ ੩) (੨੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੩

Raag Gauri Gaaarayree Guru Amar Das

ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥

Naanak Jo Naam Rathae Thin Ko Balihaaree ||4||7||27||

Nanak is a sacrifice to those who are attuned to the Naam, the Name of the Lord. ||4||7||27||

ਗਉੜੀ (ਮਃ ੩) (੨੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੩

Raag Gauri Gaaarayree Guru Amar Das

ਗਉੜੀ ਗੁਆਰੇਰੀ ਮਹਲਾ ੩ ॥

Gourree Gaaaraaree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦

ਤੂੰ ਅਕਥੁ ਕਿਉ ਕਥਿਆ ਜਾਹਿ ॥

Thoon Akathh Kio Kathhiae Jaahi ||

You are Indescribable; how can I describe You?

ਗਉੜੀ (ਮਃ ੩) (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੪

Raag Gauri Gaaarayree Guru Amar Das

ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥

Gur Sabadh Maaran Man Maahi Samaahi ||

Those who subdue their minds, through the Word of the Guru's Shabad, are absorbed in You.

ਗਉੜੀ (ਮਃ ੩) (੨੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੫

Raag Gauri Gaaarayree Guru Amar Das

ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥

Thaerae Gun Anaek Keemath Neh Paahi ||1||

Your Glorious Virtues are countless; their value cannot be estimated. ||1||

ਗਉੜੀ (ਮਃ ੩) (੨੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੫

Raag Gauri Gaaarayree Guru Amar Das

ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥

Jis Kee Baanee This Maahi Samaanee ||

The Word of His Bani belongs to Him; in Him, it is diffused.

ਗਉੜੀ (ਮਃ ੩) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੫

Raag Gauri Gaaarayree Guru Amar Das

ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥

Thaeree Akathh Kathhaa Gur Sabadh Vakhaanee ||1|| Rehaao ||

Your Speech cannot be spoken; through the Word of the Guru's Shabad, it is chanted. ||1||Pause||

ਗਉੜੀ (ਮਃ ੩) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੬

Raag Gauri Gaaarayree Guru Amar Das

ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥

Jeh Sathigur Theh Sathasangath Banaaee ||

Where the True Guru is - there is the Sat Sangat, the True Congregation.

ਗਉੜੀ (ਮਃ ੩) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੬

Raag Gauri Gaaarayree Guru Amar Das

ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥

Jeh Sathigur Sehajae Har Gun Gaaee ||

Where the True Guru is - there, the Glorious Praises of the Lord are intuitively sung.

ਗਉੜੀ (ਮਃ ੩) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭

Raag Gauri Gaaarayree Guru Amar Das

ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥

Jeh Sathigur Thehaa Houmai Sabadh Jalaaee ||2||

Where the True Guru is - there egotism is burnt away, through the Word of the Shabad. ||2||

ਗਉੜੀ (ਮਃ ੩) (੨੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭

Raag Gauri Gaaarayree Guru Amar Das

ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥

Guramukh Saevaa Mehalee Thhaao Paaee ||

The Gurmukhs serve Him; they obtain a place in the Mansion of His Presence.

ਗਉੜੀ (ਮਃ ੩) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭

Raag Gauri Gaaarayree Guru Amar Das

ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥

Guramukh Anthar Har Naam Vasaaee ||

The Gurmukhs enshrine the Naam within the mind.

ਗਉੜੀ (ਮਃ ੩) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੮

Raag Gauri Gaaarayree Guru Amar Das

ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥

Guramukh Bhagath Har Naam Samaaeae ||3||

The Gurmukhs worship the Lord, and are absorbed in the Naam. ||3||

ਗਉੜੀ (ਮਃ ੩) (੨੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੮

Raag Gauri Guaarayree Guru Amar Das

ਆਪੇ ਦਾਤਿ ਕਰੇ ਦਾਤਾਰੁ ॥

Aapae Dhaath Karae Dhaathaar ||

The Giver Himself gives His Gifts,

ਗਉੜੀ (ਮਃ ੩) (੨੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੯

Raag Gauri Guaarayree Guru Amar Das

ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥

Poorae Sathigur Sio Lagai Pjaar ||

As we enshrine love for the True Guru.

ਗਉੜੀ (ਮਃ ੩) (੨੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੯

Raag Gauri Guaarayree Guru Amar Das

ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥

Naanak Naam Rathae Thin Ko Jaikaar ||4||8||28||

Nanak celebrates those who are attuned to the Naam, the Name of the Lord. ||4||8||28||

ਗਉੜੀ (ਮਃ ੩) (੨੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੯

Raag Gauri Guaarayree Guru Amar Das

ਗਉੜੀ ਗੁਆਰੇਰੀ ਮਹਲਾ ੩ ॥

Gourree Guaaraeree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦

ਏਕਸੁ ਤੇ ਸਭਿ ਰੂਪ ਹਹਿ ਰੰਗਾ ॥

Eaekas Thae Sabh Roop Hehi Rangaa ||

All forms and colors come from the One Lord.

ਗਉੜੀ (ਮਃ ੩) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੦

Raag Gauri Guaarayree Guru Amar Das

ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥

Poun Paanee Baisanthar Sabh Sehalangaa ||

Air, water and fire are all kept together.

ਗਉੜੀ (ਮਃ ੩) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੦

Raag Gauri Guaarayree Guru Amar Das

ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥

Bhinn Bhinn Vaekhai Har Prabh Rangaa ||1||

The Lord God beholds the many and various colors. ||1||

ਗਉੜੀ (ਮਃ ੩) (੨੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੧

Raag Gauri Gaaarayree Guru Amar Das

ਏਕੁ ਅਚਰਜੁ ਏਕੋ ਹੈ ਸੋਈ ॥

Eaek Acharaj Eaeko Hai Soee ||

The One Lord is wondrous and amazing! He is the One, the One and Only.

ਗਉੜੀ (ਮਃ ੩) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੧

Raag Gauri Gaaarayree Guru Amar Das

ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥

Guramukh Veechaarae Viralaa Koe ||1|| Rehaao ||

How rare is that Gurmukh who meditates on the Lord. ||1||Pause||

ਗਉੜੀ (ਮਃ ੩) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੧

Raag Gauri Gaaarayree Guru Amar Das

ਸਹਜਿ ਭਵੈ ਪ੍ਰਭੁ ਸਭਨੀ ਥਾਈ ॥

Sehaj Bhavai Prabh Sabhanee Thhaae ||

God is naturally pervading all places.

ਗਉੜੀ (ਮਃ ੩) (੨੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੨

Raag Gauri Gaaarayree Guru Amar Das

ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥

Kehaa Gupath Pragatt Prabh Banath Banaae ||

Sometimes He is hidden, and sometimes He is revealed; thus God has made the world of His making.

ਗਉੜੀ (ਮਃ ੩) (੨੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੨

Raag Gauri Gaaarayree Guru Amar Das

ਆਪੇ ਸੁਤਿਆ ਦੇਇ ਜਗਾਈ ॥੨॥

Aapae Suthiaa Dhaee Jagaaee ||2||

He Himself wakes us from sleep. ||2||

ਗਉੜੀ (ਮਃ ੩) (੨੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੨

Raag Gauri Gaaarayree Guru Amar Das

ਤਿਸ ਕੀ ਕੀਮਤਿ ਕਿਨੈ ਨ ਹੋਈ ॥

This Kee Keemath Kinai N Hoe ||

No one can estimate His value,

ਗਉੜੀ (ਮਃ ੩) (੨੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੩

Raag Gauri Gaaarayree Guru Amar Das

ਕਹਿ ਕਹਿ ਕਥਨੁ ਕਹੈ ਸਭੁ ਕੋਈ ॥

Kehi Kehi Kathhan Kehai Sabh Koee ||

Although everyone has tried, over and over again, to describe Him.

ਗਉੜੀ (ਮਃ ੩) (੨੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੩

Raag Gauri Gaaarayree Guru Amar Das

ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥

Gur Sabadh Samaavai Boojhai Har Soee ||3||

Those who merge in the Word of the Guru's Shabad, come to understand the Lord. ||3||

ਗਉੜੀ (ਮਃ ੩) (੨੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੩

Raag Gauri Gaaarayree Guru Amar Das

ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥

Sun Sun Vaekhai Sabadh Milaaeae ||

They listen to the Shabad continually; beholding Him, they merge into Him.

ਗਉੜੀ (ਮਃ ੩) (੨੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੪

Raag Gauri Gaaarayree Guru Amar Das

ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥

Vaddee Vaddiaaee Gur Saevaa Thae Paaeae ||

They obtain glorious greatness by serving the Guru.

ਗਉੜੀ (ਮਃ ੩) (੨੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੪

Raag Gauri Gaaarayree Guru Amar Das

ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥

Naanak Naam Rathae Har Naam Samaaeae ||4||9||29||

O Nanak, those who are attuned to the Name are absorbed in the Lord's Name. ||4||9||29||

ਗਉੜੀ (ਮਃ ੩) (੨੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੫

Raag Gauri Gaaarayree Guru Amar Das

ਗਉੜੀ ਗੁਆਰੇਰੀ ਮਹਲਾ ੩ ॥

Gourree Gaaaraeree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦

ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥

Manamukh Soothaa Maaeiaa Mohi Piaar ||

The self-willed manmukhs are asleep, in love and attachment to Maya.

ਗਉੜੀ (ਮਃ ੩) (੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੫

Raag Gauri Gaaarayree Guru Amar Das

ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥

Guramukh Jaagae Gun Giaan Beechaar ||

The Gurmukhs are awake, contemplating spiritual wisdom and the Glory of God.

ਗਉੜੀ (ਮਃ ੩) (੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੬

Raag Gauri Gaaarayree Guru Amar Das

ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥

Sae Jan Jaagae Jin Naam Piaar ||1||

Those humble beings who love the Naam, are awake and aware. ||1||

ਗਉੜੀ (ਮਃ ੩) (੩੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੬

Raag Gauri Gaaarayree Guru Amar Das

ਸਹਜੇ ਜਾਗੈ ਸਵੈ ਨ ਕੋਇ ॥

Sehajae Jaagai Savai N Koe ||

One who is awake to this intuitive wisdom does not fall asleep.

ਗਉੜੀ (ਮਃ ੩) (੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੭

Raag Gauri Gaaarayree Guru Amar Das

ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥

Poorae Gur Thae Boojhai Jan Koe ||1|| Rehaao ||

How rare are those humble beings who understand this through the Perfect Guru. ||1||Pause||

ਗਉੜੀ (ਮਃ ੩) (੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੭

Raag Gauri Gaaarayree Guru Amar Das

ਅਸੰਤੁ ਅਨਾੜੀ ਕਦੇ ਨ ਬੂਝੈ ॥

Asanth Anaarree Kadhae N Boojhai ||

The unsaintly blockhead shall never understand.

ਗਉੜੀ (ਮਃ ੩) (੩੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੭

Raag Gauri Gaaarayree Guru Amar Das

ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥

Kathhanee Karae Thai Maaeiaa Naal Loojhai ||

He babbles on and on, but he is infatuated with Maya.

ਗਉੜੀ (ਮਃ ੩) (੩੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੮

Raag Gauri Gaaarayree Guru Amar Das

ਅੰਧੁ ਅਗਿਆਨੀ ਕਦੇ ਨ ਸੀਝੈ ॥੨॥

Andhh Agiaanee Kadhæ N Seejhai ||2||

Blind and ignorant, he shall never be reformed. ||2||

ਗਉੜੀ (ਮਃ ੩) (੩੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੮

Raag Gauri Guaarayree Guru Amar Das

ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥

Eis Jug Mehi Raam Naam Nisathaaraa ||

In this age, salvation comes only from the Lord's Name.

ਗਉੜੀ (ਮਃ ੩) (੩੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੮

Raag Gauri Guaarayree Guru Amar Das

ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥

Viralaa Ko Paaeae Gur Sabadh Veechaaraa ||

How rare are those who contemplate the Word of the Guru's Shabad.

ਗਉੜੀ (ਮਃ ੩) (੩੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੯

Raag Gauri Guaarayree Guru Amar Das

ਆਪਿ ਤਰੈ ਸਗਲੇ ਕੁਲ ਉਧਾਰਾ ॥੩॥

Aap Tharai Sagalae Kul Oudhhaaraa ||3||

They save themselves, and save all their family and ancestors as well. ||3||

ਗਉੜੀ (ਮਃ ੩) (੩੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੦ ਪੰ. ੧੯

Raag Gauri Guaarayree Guru Amar Das